

ਬੀ ਸੀ ਦੇ ਵਿਲੱਖਣ ਤੇ ਅਯੋਗ ਬੱਚਿਆਂ ਦੇ ਭਵਿੱਖ ਵਿੱਚ ਨਿਵੇਸ਼ ਬਾਰੇ ਪਰਿਵਾਰ ਕਿਵੇਂ ਵਕਾਲਤ ਕਰਨ ਗੰਭੀਰ ਚਿੰਤਾ

ACT ਨੂੰ ਬੇਚੈਨ ਪਰਿਵਾਰਾਂ ਦੇ ਸੈਕੜੇ ਚਿੰਤਾ ਜਨਕ ਸੁਨੇਹੇ ਮਿਲੇ ਹਨ ਜਦੋਂ ਦੀ ਬੱਚਿਆਂ ਤੇ ਪਰਿਵਾਰ ਵਿਕਾਸ ਵਿਭਾਗ (MCFD) ਨੇ 2025 ਤੇ ਵਿਅਕਤੀਗਤ ਫੰਡਿੰਗ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਘੋਸ਼ਣਾ ਔਟਿਜ਼ਮ ਫੰਡਿੰਗ ਪ੍ਰੋਗਰਾਮ ਅਤੇ ਸਕੂਲ ਦੇ ਵਧੇਰੇ ਥੇਰੈਪੀ ਲਾਭਾ ਤੇ ਬਹੁਤ ਮਾੜਾ ਅਸਰ ਕਰੇਗੀ।

ਅਯੋਗ ਬੱਚਿਆਂ ਦੇ ਸੈਕੜੇ ਪਰਿਵਾਰ MCFD ਦੀ ਨਵੀਂ CYSN ਪਾਲੀਸੀ ਦੀ ਕਾਫੀ ਨਿਖੇਧੀ ਕਰ ਰਹੇ ਹਨ। ਤਿੰਨ ਸਾਲਾਂ ਦੇ ਕੰਮ ਦੇ ਬਾਵਜੂਦ ਇਹ ਪਾਲੀਸੀ ਕਾਫੀ ਉਲਝਣਾਂ ਭਰਪੂਰ ਹੈ। ਇਹ ਮੁੱਦੇ ਗੁੰਝਲਦਾਰ ਤੇ ਵਖਰੇ ਦ੍ਰਿਸ਼ਟੀਕੋਣ ਵਾਲੇ ਹਨ ਪਰ ਇਹ ਗੱਲ ਸਾਫ਼ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਨੂੰ ਸਹੂਲਤਾਂ ਦੇਣ ਵਾਲੇ ਸਾਰੀ ਪ੍ਰਣਾਲੀ ਨੂੰ ਠੀਕ ਕਰਨ ਦੀ ਲੋੜ ਹੈ। ਇਸ ਲਈ ਬਹੁਤ ਸਾਰੇ ਪੈਸੇ ਅਤੇ ਭਵਿੱਖ ਦੇ ਇਕਰਾਰਨਾਮੇ ਦੀ ਸਰਕਾਰੀ ਕਟੌਤੀ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਪਵੇਗੀ। ਲੇਕਿਨ ਜੇ ਇਹ ਜਵਾਬਦੇਹ ਪ੍ਰਬੰਧ ਹੈ ਤਾਂ ਇਹ ਸਰਕਾਰ ਵਲੋਂ ਲੋਕਾਂ ਤੇ ਥੋਪਿਆ ਨਹੀਂ ਜਾ ਸਕਦਾ। ਬਹੁਤ ਸਾਰੇ ਪਰਿਵਾਰਾਂ ਨੂੰ ਵਿਅਕਤੀਗਤ ਫੰਡਿੰਗ ਦੇ ਅਨੇਕ ਲਾਭ ਲੈ ਰਹੇ ਹਨ ਪਰ ਪਰਿਵਾਰ ਤੇ ਬੱਚਿਆਂ ਦੀ ਵਿਲੱਖਣਤਾ ਦੇ ਅਨੁਸਾਰ ਪ੍ਰੋਗਰਾਮ ਨੂੰ ਬਣਾਉਣਾ ਸਮੇਂ ਦੀ ਮੰਗ ਹੈ।

ਉਸਾਰੂ ਵਕਾਲਤ

ਇਹ ਸਮਾਂ ਇਕੱਠੇ ਹੋਣ ਦਾ ਹੈ, ਨਾ ਕਿ ਨਿਰਾਸ਼ ਹੋਣ ਦਾ! ਜੇ ਸਰਕਾਰ ਨੇ ਤਬਦੀਲੀ ਦਾ ਐਲਾਨ ਕਰ ਦਿੱਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਤਬਦੀਲੀ ਹੋਵੇਗੀ। MCFD ਦੇ ਇਸ ਐਲਾਨ ਨੇ ਅਨੇਕਾਂ ਪਰਿਵਾਰਾਂ ਅਤੇ ਸੰਸਥਾਵਾਂ ਵਿੱਚ ਇਸ ਵਿਰੁਧ ਲੜਨ ਦਾ ਜ਼ੋਰ ਭਰ ਦਿੱਤਾ ਹੈ। ਇਕੱਠੇ ਰਹਿ ਕੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਸਾਰੀਆਂ ਪਾਰਟੀਆਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਸਕਦੇ ਹੋ, ਉਚੇਚੇ ਤੌਰ ਤੇ ਉਹ ਮਾਪੇ ਜਿਨ੍ਹਾਂ ਦੇ ਬੱਚਿਆਂ ਨੂੰ ਪੈਨਡੇਮਿਕ ਕਰਕੇ ਡਾਇਗਨੋਸਿਸ, ਥੇਰੈਪੀ ਤੇ ਪੜ੍ਹਾਈ ਵਿੱਚ ਵਿਘਨ ਦਾ ਸਾਹਮਣਾ ਕਰਨਾ ਪਇਆ ਤੇ ਦੇਰੀ ਹੋਈ। ਇਸ ਦੇ ਨਾਲ ਨਾਲ ਪਿਛਲੇ ਇਕ ਦਹਾਕੇ ਤੇ ਸੇਵਾਵਾਂ ਵਿੱਚ ਨਿਘਾਰ ਆਇਆ ਹੈ ਜਿਸ ਕਰਕੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਬੁਨਿਆਦੀ ਸਹੂਲਤਾਂ ਲਈ ਆਪਣੇ ਪਲੇ ਪੈਸੇ ਖਰਚ ਕਰਨੇ ਪੈ ਰਹੇ ਹਨ।

ਤੁਸੀਂ ਕੀ ਕਰ ਸਕਦੇ ਹੋ ਵਕਾਲਤ ਕਰਨ ਲਈ

ਉਸਾਰੂ ਵਕਾਲਤ ਕਰਨ ਦੇ ਅਨੇਕ ਰਾਹ ਹਨ, ਜਿਹੜਾ ਕਿ ਤੁਹਾਡਾ ਹੱਕ ਵੀ ਹੈ ਤੇ ਇਸ ਲੋਕਤੰਤਰ ਦੇ ਨਾਗਰਿਕ ਹੋਣ ਦੇ ਨਾਤੇ ਫਰਜ਼ ਵੀ।

ਅਸੀਂ ਸਿਆਸਤਦਾਨਾਂ ਤੇ ਮੀਡੀਆ ਨੂੰ ਚਿੱਠੀ ਲਿੱਖ ਸਕਦੇ ਹਾਂ, ਧਰਨੇ ਲਾ ਸਕਦੇ ਹਾਂ, ਪਟੀਸ਼ਨ ਸਾਇਨ ਕਰ ਸਕਦੇ ਹਾਂ, MLA ਨਾਲ ਮੀਟਿੰਗ ਕਰ ਸਕਦੇ ਹਾਂ। ਅਸੀਂ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਗੱਲ ਕਰ ਸਕਦੇ ਹਾਂ। ਜਿਹੜੇ ਲੋਕ ਸਾਡੇ ਬੱਚਿਆਂ ਨਾਲ ਕੰਮ ਕਰਦੇ ਹਨ ਉਹਨਾਂ ਤੇ ਹਿਮਾਇਤ ਮੰਗ ਸਕਦੇ ਹਾਂ। ਚਿੱਠੀ ਲਿੱਖਣ ਵਿੱਚ ਮਦਦ ਮੰਗੋ ਜਾਂ ਫੋਰ ਕਿਸੇ ਰੈਲੀ ਤੇ ਜਾਓ ਤੇ ਪਟੀਸ਼ਨ

ਸਾਇਨ ਕਰੋ। ਅਕਸਰ ਲੋਕ ਮਦਦ ਕਰਨੀ ਚਾਹੁੰਦੇ ਹਨ ਪਰ ਇਹ ਨਹੀਂ ਪਤਾ ਹੁੰਦਾ ਕਰਨੀ ਕਿਵੇਂ ਹੈ। ਤਾਜ਼ਾ ਪਟੀਸ਼ਨ ਤੇ ਰੈਲੀਆਂ ਬਾਰੇ ਵਧੇਰੀ ਜਾਣਕਾਰੀ ਲਈ [ACT ਦੇ ਫੇਸਬੁੱਕ](#) ਪੇਜ ਜਾਂ [Community Initiatives](#) ਤੇ ਜਾਓ।

ਤੁਸੀਂ ਆਪਣੀ ਚਿੰਤਾ ਭਰਪੂਰ ਚਿੱਠੀਆਂ ਰਾਹੀਂ ਇਹਨਾਂ ਲੋਕਾਂ ਨੂੰ ਸੰਪਰਕ ਕਰੋ

- ਮਿਟਜੀ ਡੀਨ, MCFD ਮੰਤਰੀ MCF.Minister@gov.bc.ca.
- ਤੁਹਾਡੇ ਹਲਕੇ ਦਾ MLA. ਤੁਸੀਂ ਆਪਣੇ ਹਲਕੇ ਦਾ MLA ਇਥੇ ਜਾ ਕੇ ਲੱਭ ਸਕਦੇ ਹੋ:
www.leg.bc.ca/learn-about-us/members. ਤੁਸੀਂ ਆਪਣੇ ਹਲਕੇ ਦਾ MLA ਨਾਲ ਮੀਟਿੰਗ ਦੀ ਮੰਗ ਕਰ ਸਕਦੇ ਹੋ. ਮੀਟਿੰਗ ਵਿੱਚ ਆਪਣਾ ਬੱਚਾ ਨਾਲ ਲੈ ਕੇ ਜਾਓ!
- ਪ੍ਰੀਮੀਅਰ, ਜੈਨ ਹੋਰਗਨ premier@gov.bc.ca.
- ਐਡਰੀਅਨ ਡਿਕਸ, ਸਿਹਤ ਮੰਤਰੀ HLTH.Minister@gov.bc.ca ਤਕਰੀਬਨ 2000 ਬੱਚਿਆਂ ਦੀ ਗਲ ਕਰੇ ਜਿਹੜੇ ਬੀ ਸੀ ਐਂਟਿਜ਼ਮ ਐਸੋਸੀਏਟ ਨੈਟਵਰਕ ਦੇ ਡਾਇਗਨੋਸਿਸ ਦੀ ਉਡੀਕ ਵਿੱਚ ਹਨ।
- ਜੇਨੀਫਰ ਵਾਇਟਸਾਇਡ, ਸਿੱਖਿਆ ਮੰਤਰੀ, EDUC.Minister@gov.bc.ca ਜੇ ਤੁਸੀਂ ਫਿਕਰਮੰਦ ਹੋ ਅਯੋਗ ਬੱਚਿਆਂ ਦੀ ਸਿੱਖਿਆ ਸਹੂਲਤਾਂ ਦੀ ਘਾਟ ਤੇ।
- ACT ਬਹੁਤ ਧੰਨਵਾਦੀ ਹੋਵੇਗਾ ਜੇ ਤੁਸੀਂ ਸਾਨੂੰ ਈ-ਮੇਲ ਤੇ ਕਾਪੀ ਕਰ ਸਕੋ info@actcommunity.ca.

ਮੁਖੀ ਚਿੰਤਾਵਾਂ ਜੋ ਕਿ ਪਰਿਵਾਰਾਂ ਤੇ ਸਮਾਜਿਕ ਸੰਸਥਾਵਾਂ ਵਲੋਂ ਉਭਾਰਿਆ ਗਈਆਂ ਹਨ

- ਬੱਚਿਆਂ ਅਤੇ ਪਰਿਵਾਰਾਂ ਲਈ ਵਿਘਨ ਪੈਣਾ ਅਤੇ ਵਧੀਆ ਤਰੀਕੇ ਨਾਲ ਚਲ ਰਹੀ ਟੀਮਸ ਦਾ ਉਜਾੜਾ ਹੋਣਾ।
- ਸਹੂਲਤਾਂ ਦੇਣ ਵਾਲਿਆਂ ਦੀ ਚੋਣ ਵਿੱਚ ਮਾਪਿਆਂ ਦੀ ਭਾਗੀਦਾਰੀ ਦਾ ਖਾਤਮਾ। ਉਹਨਾਂ ਲੋਕਾਂ ਕੋਲ ਕੀ ਚੋਣ ਹੋਵੇਗੀ ਜਿਹਨਾਂ ਨੂੰ ਨਵੇਂ ਬਣੇ ਹੱਥ ਵਿੱਚ ਸਹੂਲਤਾਂ ਦੇਣ ਵਾਲੇ ਕਾਬਿਲ ਨਾ ਮਿਲਣ?
- ਤੁਸੀਂ ਆਪਣੀ ਸਥਿਤੀ ਦਸੋ ਜੇ ਤੁਹਾਡਾ ਬੱਚਾ ਜਾਂ ਪਰਿਵਾਰ ਨੂੰ ਕੋਈ ਸਹੂਲਤ ਜਾਂ ਬਹੁਤ ਥੋੜੀ ਸਹੂਲਤ ਮਿਲਦੀ ਹੈ ਅਤੇ ਇਹ ਵੀ ਦਸੋ ਕਿ ਤੁਹਾਡੀ ਸਥਿਤੀ ਨੂੰ ਕਿਵੇਂ ਤਬਦੀਲ ਕਿੱਤਾ ਜਾਵੇ। ਕਿ ਤੁਸੀਂ ਅਜੇ ਵੀ ਡਾਇਗਨੋਸਿਸ ਦੀ ਉਡੀਕ ਵਿੱਚ ਹੋ? ਕੀ ਤੁਹਾਡੇ ਬੱਚੇ ਦੀ ਇਸ ਤਰਾਂ ਦੀ ਹਾਲਤ ਜਿਸ ਨੂੰ ਅਜੇ ਹਮਾਇਤ ਨਹੀਂ ਮਿਲ ਸਕਦੀ?
- ਨਵੇਂ ਬਣਨ ਜਾ ਰਹੇ ਹੱਥ ਜਿਹੜੇ ਇੱਕ ਤਿਹਾਈ ਵਧੇਰੇ ਬੱਚਿਆਂ ਨੂੰ ਸਹੂਲਤਾਂ ਦੇਣਗੇ, ਇਹਨਾਂ ਲਈ ਗਾਰੰਟੀ ਫੰਡਿੰਗ ਦੀ ਘਾਟ ਹੈ। ਜੇ ਅਜੇ ਵੀ ਡਾਇਗਨੋਸਿਸ ਦੀ ਉਡੀਕ ਵਿੱਚ ਹਨ ਕਿ ਉਹਨਾਂ ਨੂੰ ਹੱਥ ਵਿੱਚ ਭੇਜਿਆ ਜਾਵੇਗਾ? ਕੀ ਉਹ ਵੀ ਸਰਕਾਰੀ ਕਟੌਤੀ ਦੇ ਸ਼ਿਕਾਰ ਹੋਣਗੇ ਜਿਵੇਂ ਕਿ ਪਿਛਲੇ 20 ਸਾਲਾਂ ਤੋਂ ਹੋ ਰਿਹਾ ਹੈ?
- ਹੱਥ ਤੇ ਜਾਇਜ਼ਾ ਲੈਣ ਵਾਲਿਆਂ ਦੀ ਸਿਖਲਾਈ ਕੀ ਹੈ – ਕਿ ਇਹਨਾਂ ਕੋਲ ਵਿਸ਼ੇਸ਼ ਸਿਖਲਾਈ ਹੈ? ਅਜੇ CDC ਜਰੂਰਤ ਅਧਾਰਿਤ ਚਲ ਰਹੇ ਹਨ ਅਤੇ ਸਾਰਿਆਂ ਬੱਚਿਆਂ ਨੂੰ ਸਹੂਲਤਾਂ ਦੇਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਬਹੁਤ ਸਾਰੇ ਬੱਚੇ ਵਾਪਿਸ ਮੋੜ ਦਿੱਤੇ ਜਾਂਦੇ ਹਨ, ਜਾਂ ਫੇਰ ਵੇਟਿੰਗ ਲਿਸਟ ਵਿੱਚ ਪਾ ਦਿੱਤੇ ਜਾਂਦੇ ਹਨ ਤੇ ਕਈ

ਵਾਰੀ ਉਹਨਾਂ ਨੂੰ ਨਿਊਨਤਮ ਥੇਰੈਪੀ ਦਿੱਤੀ ਜਾਂਦੀ ਹੈ। ਕਈ ਬੱਚੇ ਵੇਟਿਗ ਲਿਸਟ ਤੇ ਬਾਹਰ ਨਹੀਂ ਆਉਂਦੇ ਜਦੋਂ ਕਿ ਉਹਨਾਂ ਨੂੰ ਸਹੂਲਤਾਂ ਲਈ ਅਸੈਸ ਕੀਤਾ ਜਾ ਚੁੱਕਾ ਹੁੰਦਾ ਹੈ।

- MCFD ਨੇ ਕਾਫੀ ਅਸੈਸਮੈਂਟ ਟੂਲਸ ਦਾ ਐਲਾਨ ਕੀਤਾ ਹੈ ਜੋ ਕਿ ਵਿਗਿਆਨਕ ਪੱਖ ਤੋਂ ਹੱਥ ਵਿੱਚ ਵਰਤੇ ਨਹੀਂ ਜਾ ਸਕਦੇ। ਕਲੀਨਿਸ਼ਨ ਨੂੰ ਡਰ ਹੈ ਕਿ ਇਹ ਟੂਲਸ ਵਖਰੀ ਕਿਸਮ ਨਾਲ ਬਣਾਏ ਗਏ ਹਨ ਤੇ ਇਹ ਵਖਰੇ ਵਖਰੇ ਕਿਸਮਾਂ ਦੇ ਬੱਚਿਆਂ ਦੀ ਜਰੂਰਤਾਂ ਨੂੰ ਪਤਾ ਨਹੀਂ ਕਰ ਸਕਣਗੇ ਜੋ ਹੱਥ ਵਿੱਚ ਆਪਣੇ ਇਲਾਜ ਲਈ ਆਉਂਗੇ। ਕੀ ਇਹ ਹੱਥ ਸਹੂਲਤਾਂ ਦੇਣ ਵਾਲਿਆਂ ਲਈ ਅੜਿੱਕਾ ਬਣਨਗੇ?
- ਇਕ ਸਾਫ ਡਾਇਗਨੋਸਿਸ ਬੱਚੇ ਦੇ ਲੰਬੇ ਹਿਤ ਲਈ ਬਹੁਤ ਜਰੂਰੀ ਹੈ। ਸਿਹਤ ਵਿਭਾਗ ਬੱਚਿਆਂ ਦੇ ਡਾਇਗਨੋਸਿਸ ਦੀ ਅਜੋਕੀ ਦੋ-ਦੋ ਸਾਲ ਦੀ ਉਡੀਕ ਨੂੰ ਕਦੇ ਮੁਕਾਵਲਾ?

ਸੂਚਿਤ ਰਹੋ

ACT ਲਗਾਤਾਰ [New MCFD Framework for Children with Support Needs](#) ਪੇਜ ਤੇ ਜਾਣਕਾਰੀ ਦਿੰਦਾ ਰਹੇਗਾ ਜਿਸ ਤੇ ਸਾਰੇ ਨਵੇਂ ਲੰਕਿਸ, ਮੀਡੀਆ ਦੀ ਰਿਪੋਰਟਾਂ ਤੇ ਹੋਰ ਸੰਸਥਾਵਾਂ ਦੀ ਜਾਣਕਾਰੀ ਹੋਵੇਗੀ। ਤੁਸੀਂ ਕਿਸੇ ਨੂੰ ਚਿੱਠੀ ਲਿਖਣ ਤੇ ਪਹਿਲਾਂ ਇਹ ਨਵੀਂ ਜਾਣਕਾਰੀ ਜਰੂਰ ਹਾਸਿਲ ਕਰਨ ਦੀ ਕੋਸ਼ਿਸ਼ ਕਰਨਾ।

[ACT ਦੀ ਗੁਪਤ ਈ-ਮੇਲ ਲਿਸਟ ਨਾਲ ਜੁੜੋ](#) ਅਤੇ [ਸਾਨੂੰ ਫੇਸਬੁਕ ਤੇ ਫੋਲੋ](#) ਕਰੋ ਤਾਂ ਜੋ ਅਸੀਂ ਤੁਹਾਡੇ ਕੋਲ ਨਵੀਂ ਜਾਣਕਾਰੀ ਦੇ ਸਕੀਏ। ਮਾਪੇ ਆਪਣੀਆਂ ਪਰੇਸ਼ਾਨੀਆਂ [ACT ਦੇ ਫੇਸਬੁਕ](#) ਪੇਜ ਤੇ ਪੋਸਟ ਕਰ ਸਕਦੇ ਹਨ।